

ਵਿਚਾਰ-ਚਰਚਾ

ਗੁਰਸ਼ਰਨ ਸਿੰਘ

# ਸਿੱਖ ਲੀਡਰਸ਼ਿਪ ਦੀ ਘਰੋਲੇ ਦੀ ਸਿਆਸਤ

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੇ ਇਤਿਹਾਸ ਵਿਚ ਇਕ ਐਸਾ ਵੀ ਸਮਾਂ ਸੀ, ਜਦੋਂ ਉਹਨਾਂ ਦਾ ਵਾਸਾ ਘੋੜਿਆਂ ਦੀ ਕਾਠੀ ਤੇ ਸੀ। ਉਹਨਾਂ ਦੇ ਸਿਰਾਂ ਦਾ ਮੁੱਲ ਸੀ ਅਤੇ ਉਹ ਮੁਗਲਾਂ ਦੇ ਵਿਰੁੱਧ ਗੁਰੀਲਾ ਜੰਗ ਲੜ ਰਹੇ ਸਨ। ਉਹਨਾਂ ਦੀ ਇਕ ਕਮਾਂਡ ਸੀ, ਇਕ ਅਨੁਸ਼ਾਸਨ ਸੀ। ਇਤਿਹਾਸ ਦੇ ਇਸ ਕਾਂਡ ਉੱਤੇ ਜਿੰਨਾ ਵੀ ਮਾਣ ਕੀਤਾ ਜਾਏ, ਬੜਾ ਹੈ। ਉਹ ਸੁਨਹਿਰੀ ਇਤਿਹਾਸ ਹੈ। ਪਰ ਇਹਦੇ ਨਾਲ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਹੁਣ ਉਹ ਸਮਾਂ ਨਹੀਂ। ਹੁਣ ਤਾਂ ਸਿੱਖ ਸਾਰੀ ਦੁਨੀਆ ਵਿਚ ਫੈਲੇ ਹੋਏ ਹਨ।

ਦੀਵਾਰ ਸਿੰਘ ਬੈਸ ਦੁਨੀਆ ਦੇ ਅਮੀਰ ਤੋਂ ਅਮੀਰ ਬੰਦਿਆਂ ਵਿਚ ਸ਼ਾਮਲ ਹੈ। ਹੁਣ ਸਿੱਖ ਵੀ ਪੈਸਾ ਪ੍ਰਾਨ ਸਮਾਜ ਦੇ ਪੂਰੀ ਤਰ੍ਹਾਂ ਮੌਬਰ ਹਨ। ਸਮਾਜ ਦੇ ਹੋਰਨਾਂ ਲੋਕਾਂ ਵਾਂਗ ਉਹਨਾਂ ਵਿਚ ਸਾਰੀਆਂ ਖੂਬੀਆਂ ਤੇ ਕਮਜ਼ੋਗੀਆਂ ਹਨ। ਉਹ ਦੂਜਿਆਂ ਤੋਂ ਬਿਲਕੁਲ ਹੀ ਵੱਖ ਨਹੀਂ, ਪਰ ਉਹ ਬਦੋਬਦੀ ਵੱਖ ਦਿਸਣਾ ਚਾਹੁੰਦੇ ਹਨ। ਇਹ ਉਸੇ ਹੀ ਮਾਨਸਿਕਤਾ ਨਾਲ ਜੀਣਾ ਚਾਹੁੰਦੇ ਹਨ, ਜਿਹੜੀ ਗੁਰੀਲਾ ਜੰਗ ਵੇਲੇ ਸੀ। ਉਹਨਾਂ ਹੀ ਰਵਾਇਤਾਂ ਨੂੰ ਮਾਨਤਾ ਦੇ ਰਹੇ ਹਨ, ਜਿਹੜੀਆਂ ਰਵਾਇਤਾਂ ਗੁਰੀਲਾ ਦੌਰ ਵੇਲੇ ਸਨ। ਇਸੇ ਕਰਕੇ ਉਹ ਹਮੇਸ਼ਾ ਆਪਣੇ ਆਪ ਨੂੰ ਸੰਕਟ ਵਿਚ ਪਿਆ ਮਹਿਸੂਸ ਕਰਦੇ ਹਨ, ਹਾਲਾਂਕਿ ਉਹਨਾਂ ਉੱਤੇ ਕੋਈ ਵੱਖਰਾ ਸੰਕਟ ਨਹੀਂ। ਕਿਸਾਨ ਸਾਰੇ ਦੇਸ਼ ਵਿਚ ਹੀ ਰੁਲਦਾ ਪਿਆ ਹੈ। ਬੇਚੁਜ਼ਗਾਰੀ ਸਾਰੇ ਦੇਸ਼ ਵਿਚ ਹੀ ਰੁਲਦਾ ਪਿਆ ਹੈ। ਪਰ ਸਿੱਖ ਹਮੇਸ਼ਾ ਇਹੀ ਸੋਚਦੇ ਹਨ ਕਿ ਉਹਨਾਂ ਦੇ ਸਿਰਾਂ ਦਾ ਹੀ ਮੁੱਲ ਪਿਆ ਹੋਇਆ ਹੈ, ਉਹਨਾਂ ਦੀ ਹੀ ਛਸਲ ਰੁੱਲ ਰਹੀ ਹੈ। ਇਹ ਰੁਝਾਨ ਸਿੱਖਾਂ ਨੂੰ ਯਥਾਰਥਵਾਦੀ ਨਹੀਂ ਹੋਣ ਦੋਂਦਾ ਤੇ ਉਹ ਸੰਕਟ ਵਿਚ ਪਿਆ ਮਹਿਸੂਸ ਕਰਦੇ ਹਨ।

ਸਿੱਖ ਸਿਆਸਤ ਵਿਚ ਵੀ ਉਸੇ ਤਰ੍ਹਾਂ ਦੀ ਹੀ ਧੜੇਬੰਦੀ ਜਾਂ ਗਠਜੋੜ ਹੈ ਜਿਸ ਤਰ੍ਹਾਂ ਦੀ ਦੇਸ਼ ਦੀ ਬਾਕੀ ਸਿਆਸਤ ਵਿਚ ਹੈ। ਬਾਦਲ ਟੋਹੜਾ ਦਾ ਵਖਰੇਵਾਂ ਹੈ ਤਾਂ ਫੇਰ ਕੀ ਹੋਇਆ? ਵਖਰੇਵਾਂ ਵਾਜਪਾਈ ਅਤੇ ਅਭਵਾਨੀ ਦਾ ਵੀ ਹੈ। ਉਹ ਆਪਣੀਆਂ ਪਾਰਟੀਆਂ ਦੀਆਂ ਮੀਟਿੰਗਾਂ ਵਿਚ ਫੈਸਲੇ ਕਰ ਲੇਂਦੇ ਹਨ ਪਰ ਸਿੱਖਾਂ ਲਈ ਇਹ ਵਖਰੇਵਾਂ ਇਕ ਦਮ ਇਕ ਮਸਲਾ ਬਣ ਜਾਂਦਾ ਹੈ। ਖਾਹਮਖਾਹ ਹੁਕਮਨਾਮੇ ਜਾਰੀ ਹੋ ਜਾਂਦੇ ਹਨ। ਫੇਰ ਬਹਿਸ ਸ਼ੁਰੂ ਹੋ ਜਾਂਦੀ ਹੈ ਕਿ ਹੁਕਮਨਾਮਾ ਠੀਕ ਹੈ ਜਾਂ ਗਲਤ? ਇਸ ਉੱਤੇ ਇਕ ਸਿੰਘ ਸਾਹਿਬ ਦੇ ਦਸਤਖਤ ਜ਼ਰੂਰੀ ਹਨ ਤਾਂ ਪੰਜ ਤਸਤਾਂ ਦੇ? ਫੇਰ ਬਹਿਸ ਸ਼ੁਰੂ ਹੋ ਜਾਂਦੀ ਹੈ ਕਿ ਦਮਦਾ ਸਾਹਿਬ ਦਾ ਤਖਤ ਸਥਾਪਤ ਤਖਤ ਹੈ ਜਾਂ ਨਹੀਂ? ਇਹਨਾਂ ਗੱਲਾਂ ਬਾਰੇ ਫੈਸਲਾ ਕਿਸਨੇ ਕਰਨਾ ਹੈ? ਵਿਚੋਂ ਗੱਲ ਤਾਂ ਇਕ ਸਿਆਸੀ ਪਾਰਟੀ ਦੀ ਲੀਡਰਸ਼ਿਪ ਦੀ ਹੈ। ਪਾਰਟੀ ਦੇ

ਜਨਰਲ ਹਾਊਸ ਦੀ ਮੀਟਿੰਗ ਬੁਲਾਕੇ ਫੈਸਲਾ ਕਰ ਲਿਆ ਜਾਏ। ਹਾਰ ਜਿੱਤ ਦਾ ਫੈਸਲਾ ਇਸ ਗੱਲ ਤੇ ਹੋ ਜਾਏਗਾ ਕਿ ਬਹੁ-ਗਿਣਤੀ ਕਿਸਦੇ ਨਾਲ ਹੈ? ਖਾਲਸੇ ਦਾ ਤਿੰਨ ਸੌ ਸਾਲਾ ਸਮਾਗਮ ਸੰਗਤ ਆਪਣੀ ਸਰਧਾ ਅਨੁਸਾਰ ਪੂਰੀ ਸ਼ਾਨ ਨਾਲ ਮਨਾ ਲਵੇਗੀ। ਅਨੰਦਪੁਰ ਸਾਹਿਬ ਦਾ ਆਪਣਾ ਸ਼ਾਨਾਮਤਾ ਇਤਿਹਾਸ ਹੈ। ਬਾਦਲ-ਟੋਹੜਾ ਉਸ ਇਤਿਹਾਸ ਦੇ ਸਾਹਮਣੇ ਬੜੇ ਹੀ ਨਿਗੂਹੇ ਹਨ। ਸਿੱਖ ਸਮਾਜ ਵਿਚ ਇਹ ਵਾਦ-ਵਿਵਾਦ ਬਾਕੀ ਦੁਨੀਆ ਲਈ ਇਕ ਮਜ਼ਾਕ ਬਣ ਗਿਆ ਹੈ। ਲੋਕ ਹੋਲੀ ਜਿਹੀ ਟਿੱਪਣੀ ਕਰ ਦੇਂਦੇ ਹਨ ਕਿ ਗੱਲ ਵਿਚੋਂ ਪੈਸੇ ਦੀ ਹੈ ਕਿ ਕੇਂਦਰ ਦਾ ਭੇਜਿਆ ਹੋਇਆ ਸੋ ਕਰੋੜ ਕਿਸਦੇ ਰਾਹੀਂ ਖਰਚ ਹੋਵੇ?

ਸਿੱਖ ਪੰਜਾਬ ਦਾ ਸਾਰਿਆਂ ਨਾਲੋਂ ਵੱਡਾ ਅੰਗ ਹਨ। 80 ਫੌਜਦੀ ਪੰਜਾਬ ਦੀ ਆਰਥਕਤਾ ਖੇਤੀ ਨਾਲ ਜੁੜੀ ਹੋਈ ਹੈ। ਖੇਤੀ ਅੱਗੋਂ 95 ਫੌਜਦੀ ਸਿੱਖਾਂ ਨਾਲ ਜੁੜੀ ਹੋਈ ਹੈ। ਸਿੱਖਾਂ ਦੀ ਸਿਆਸਤ ਜੇ ਸਿਆਣੇ ਹੱਥਾਂ ਵਿਚ ਹੋਵੇਗੀ ਤਾਂ ਹੀ ਪੰਜਾਬ ਦੀ ਤੱਰੀਕੀ ਹੋਵੇਗੀ। ਇਹ ਸਿਆਣੁਪ ਅੱਗੋਂ ਤਾਂ ਹੀ ਹੋਵੇਗੀ ਜੇ ਅੱਜ ਦੇ ਸਮੇਂ ਅਨੁਸਾਰ ਵਿਚਰਿਆ ਜਾਏ। ਪਿਛੇ ਜਿਹੇ ਅਮੀਰ ਸਿੱਖਾਂ ਦੀ ਇਕ ਕਾਨਫਰੰਸ ਚੰਡੀਗੜ੍ਹ ਹੋਈ। ਬਾਹਰਲੇ ਦੋਸ਼ਾਂ ਦੇ ਅਮੀਰ ਸਿੱਖ ਆਏ। ਉਹਨਾਂ ਕੋਲ ਲੱਖਾਂ ਡਾਲਰ ਹਨ। ਉਹ ਡਾਲਰ ਕਿਥੇ ਲਗਾਉਣ ਅਗੇ ਗੁਰੂ ਗੋਬਿੰਦ ਸਿੰਘ ਫੌਰਮ ਸੀ। ਹੁਣ ਇਕ ਹੋਰ ਫੌਰਮ ਬਣ ਗਿਆ। ਬੜਾ ਫਿਕਰ ਉਹਨਾਂ ਸਿੱਖੀ ਬਾਰੇ ਪ੍ਰਗਟ ਕੀਤਾ। ਭਾਵੇਂ ਉਹਨਾਂ ਨੇ ਸੂਟ ਪਾਏ ਹੋਏ ਸਨ, ਟਾਈਆਂ ਲਗਾਈਆਂ ਹੋਈਆਂ ਸਨ ਪਰ ਮਾਨਸਿਕਤਾ ਉਹਨਾਂ ਦੀ ਉਹੀ ਸੀ, ਜਿਸ ਤਰ੍ਹਾਂ ਉਹ ਦੁਨੀਆ ਵਿਚ ਇਕ ਗੁਰੀਲਾ ਲੜਾਈ ਲੜ ਰਹੇ ਹਨ। ਇਸ ਮਾਨਸਿਕਤਾ ਤੋਂ ਉਪਜੀ ਕੋਈ ਵੀ ਸੋਚ ਕਿਸੇ ਦਾ ਭਲਾ ਨਹੀਂ ਕਰ ਸਕਦੀ। ਨਾ ਹੀ ਪੰਜਾਬ ਦਾ ਅਤੇ ਨਾ ਹੀ ਸਿੱਖਾਂ ਦਾ। ਅਮਰੀਕਾ ਦੀ ਐਂਬੈਸੀ ਨੇ ਸਿੰਘ ਸਾਹਿਬ ਨੂੰ ਵੀਜ਼ਾ ਨਹੀਂ ਦਿੱਤਾ। ਉਥੇ ਵੀ ਇਹਨਾਂ ਦੇ ਜਾਣ ਨਾਲ ਲੜਾਈਆਂ ਹੀ ਪੈਣਗੀਆਂ। ਇਥੇ ਵੀ ਰੇਤੁਕਾ ਹੈ ਕਿ ਦੂਜੇ ਸਿੰਘ ਸਾਹਿਬਾਨ ਹਿਸਾਬ ਨਹੀਂ ਦੇਂਦੇ। ਗੱਲ ਫੇਰ ਪੈਸੇ ਦੀ ਹੈ। ਪੈਸਾ ਪ੍ਰਾਨ ਸਮਾਜ ਵਿਚ ਗੱਲ ਪੈਸੇ ਦੀ ਹੀ ਹੋਣੀ ਹੈ, ਇਹ ਅਸਲੀਅਤ ਹੈ। ਘੋੜੇ ਤੇ ਚੜ੍ਹ ਕੇ ਖਾਲਸਾ ਮਾਰਚ ਭਾਵੇਂ ਕਰ ਲਵੇ, ਪਰ ਘੋੜੇ ਦੀ ਕਾਠੀ ਉੱਤੇ ਜੀਣ ਵਾਲਿਆਂ ਨਾਲ ਸਾਂਝ ਨਹੀਂ ਹੋ ਸਕਦੀ। ਉਹ ਸਮਾਂ ਹੋਰ ਸੀ।

ਸੋ ਲੋੜ ਹੈ ਕਿ ਇਸ ਘਰੋਲੇ ਦੀ ਸਿਆਸਤ ਤੋਂ ਮੁਕਤ ਹੋ ਕੇ ਸਹੀ ਮੁੱਦਿਆਂ ਦਾ ਸਾਹਮਣਾ ਕਰੀਏ। ਏਨ੍ਹੋਂ ਮਿਹਨਤ ਕਰਨ ਤੇ ਸਿੰਦਗੀ ਦੀਆਂ ਸਹੂਲਤਾਂ ਤੋਂ ਕਿਉਂ ਵਾਂਨੇ ਹਾਂ? ਸਹੀ ਸਿਆਸਤ ਅਪਣਾਉਣਾ ਅੱਜ ਪੰਜਾਬ ਦੇ ਲੋਕਾਂ ਦੀ ਵੱਡੀ ਲੋੜ ਹੈ।